

 Print Page

Sri Guru Granth Sahib

Displaying 463 of

ਮਹਲਾ ੨ ॥

Mehalaa 2 ॥

Second Mehl:

ਆਸਾ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੪੬੩

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥

Jae So Chandhaa Ougavehi Sooraj Charrehi Hajaar ॥

If a hundred moons were to rise, and a thousand suns appeared,

ਆਸਾ ਵਾਰ (ਮਃ ੧) (੧) ਸ. (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੧

Raag Asa Guru Angad Dev

ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥

Eaethae Chanaan Hodhiaaen Gur Bin Ghor Andhhaar ॥2॥

Even with such light, there would still be pitch darkness without the Guru. ॥2॥

ਆਸਾ ਵਾਰ (ਮਃ ੧) (੧) ਸ. (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੧

Raag Asa Guru Angad Dev

ਮਃ ੧ ॥

Ma 1 ॥

First Mehl:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੩

ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥

Naanak Guroo N Chaethanee Man Aapanai Suchaeth ॥

O Nanak, those who do not think of the Guru, and who think of themselves as clever,

ਆਸਾ ਵਾਰ (ਮਃ ੧) (੧) ਸ. (੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੨

Raag Asa Guru Nanak Dev

ਛੁਟੇ ਤਿਲ ਬੂਆੜ ਜਿਉ ਸੁੰਢੇ ਅੰਦਰਿ ਖੇਤ ॥

Shhuttee Thil Booaarr Jio Sunnjae Andhar Khaeth ॥

Shall be left abandoned in the field, like the scattered sesame.

ਆਸਾ ਵਾਰ (ਮਃ ੧) (੧) ਸ. (੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੨

Raag Asa Guru Nanak Dev

ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥

Khaethai Andhar Shhuttiaa Kahu Naanak So Naah ||

They are abandoned in the field, says Nanak, and they have a hundred masters to please.

ਆਸਾ ਵਾਰ (ਮਃ ੧) (੧) ਸ. (੧) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੩

Raag Asa Guru Nanak Dev

ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥੩॥

Faleeahi Fuleeahi Bapurrae Bhee Than Vich Suaah ||3||

The wretches bear fruit and flower, but within their bodies, they are filled with ashes. ||3||

ਆਸਾ ਵਾਰ (ਮਃ ੧) (੧) ਸ. (੧) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੩

Raag Asa Guru Nanak Dev

ਪਉੜੀ ॥

Pourree ||

Pauree:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੩

ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ ॥

Aapeenhai Aap Saajiou Aapeenhai Rachiou Naao ||

He Himself created Himself; He Himself assumed His Name.

ਆਸਾ ਵਾਰ (ਮਃ ੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੪

Raag Asa Guru Nanak Dev

ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥

Dhuyee Kudharath Saajeeai Kar Aasan Dditho Chaaou ||

Secondly, He fashioned the creation; seated within the creation, He beholds it with delight.

ਆਸਾ ਵਾਰ (ਮਃ ੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੪

Raag Asa Guru Nanak Dev

ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥

Dhaathaa Karathaa Aap Thoon Thus Dhaevehi Karehi Pasaao ||

You Yourself are the Giver and the Creator; by Your Pleasure, You bestow Your Mercy.

ਆਸਾ ਵਾਰ (ਮਃ ੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੫

Raag Asa Guru Nanak Dev

ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥

Thoon Jaanoeee Sabhasai Dhae Laisehi Jindh Kavaaou ||

You are the Knower of all; You give life, and take it away again with a word.

ਆਸਾ ਵਾਰ (ਮਃ ੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੫

Raag Asa Guru Nanak Dev

ਕਰਿ ਆਸਣੁ ਡਿਠੋ ਚਾਉ ॥੧॥

Kar Aasan Dditho Chaaou ||1||

Seated within the creation, You behold it with delight. ||1||

ਆਸਾ ਵਾਰ (ਮਃ ੧) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੫

Raag Asa Guru Nanak Dev

ਸਲੋਕੁ ਮਃ ੧ ॥

Salok Ma 1 ||

Shalok, First Mehl:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੩

ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥

Sachae Thaerae Khandd Sachae Brehamandd ||

True are Your worlds, True are Your solar Systems.

ਆਸਾ ਵਾਰ (ਮਃ ੧) (੨) ਸ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੬

Raag Asa Guru Nanak Dev

ਸਚੇ ਤੇਰੇ ਲੋਅ ਸਚੇ ਆਕਾਰ ॥

Sachae Thaerae Loa Sachae Aakaar ||

True are Your realms, True is Your creation.

ਆਸਾ ਵਾਰ (ਮਃ ੧) (੨) ਸ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੬

Raag Asa Guru Nanak Dev

ਸਚੇ ਤੇਰੇ ਕਰਣੇ ਸਰਬ ਬੀਚਾਰ ॥

Sachae Thaerae Karanae Sarab Beechaar ||

True are Your actions, and all Your deliberations.

ਆਸਾ ਵਾਰ (ਮਃ ੧) (੨) ਸ. (੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੬

Raag Asa Guru Nanak Dev

ਸਚਾ ਤੇਰਾ ਅਮਰੁ ਸਚਾ ਦੀਬਾਣੁ ॥

Sachaa Thaeraa Amar Sachaa Dheeabaan ||

True is Your Command, and True is Your Court.

ਆਸਾ ਵਾਰ (ਮਃ ੧) (੨) ਸ. (੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੭

Raag Asa Guru Nanak Dev

ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥

Sachaa Thaeraa Hukam Sachaa Furamaan ||

True is the Command of Your Will, True is Your Order.

ਆਸਾ ਵਾਰ (ਮਃ ੧) (੨) ਸ. (੧) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੭

Raag Asa Guru Nanak Dev

ਸਚਾ ਤੇਰਾ ਕਰਮੁ ਸਚਾ ਨੀਸਾਣੁ ॥

Sachaa Thaeraa Karam Sachaa Neesaan ||

True is Your Mercy, True is Your Insignia.

ਆਸਾ ਵਾਰ (ਮਃ ੧) (੨) ਸ. (੧) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੭

Raag Asa Guru Nanak Dev

ਸਚੇ ਤੁਧੁ ਆਖਹਿ ਲਖ ਕਰੋੜਿ ॥

Sachae Thudhh Aakhehi Lakh Karorr ||

Hundreds of thousands and millions call You True.

ਆਸਾ ਵਾਰ (ਮਃ ੧) (੨) ਸ. (੧) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੮

Raag Asa Guru Nanak Dev

ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥

Sachai Sabh Thaan Sachai Sabh Jor ||

In the True Lord is all power, in the True Lord is all might.

ਆਸਾ ਵਾਰ (ਮਃ ੧) (੨) ਸ. (੧) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੮

Raag Asa Guru Nanak Dev

ਸਚੀ ਤੇਰੀ ਸਿਫਤਿ ਸਚੀ ਸਾਲਾਹ ॥

Sachee Thaeree Sifath Sachee Saalaah ||

True is Your Praise, True is Your Adoration.

ਆਸਾ ਵਾਰ (ਮਃ ੧) (੨) ਸ. (੧) ੧:੯ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੯

Raag Asa Guru Nanak Dev

ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥

Sachee Thaeree Kudharath Sachae Paathisaah ||

True is Your almighty creative power, True King.

ਆਸਾ ਵਾਰ (ਮਃ ੧) (੨) ਸ. (੧) ੧:੧੦ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੯

Raag Asa Guru Nanak Dev

ਨਾਨਕ ਸਚੁ ਧਿਆਇਨਿ ਸਚੁ ॥

Naanak Sach Dhhiaaein Sach ||

O Nanak, true are those who meditate on the True One.

ਆਸਾ ਵਾਰ (ਮਃ ੧) (੨) ਸ. (੧) ੧:੧੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੯

Raag Asa Guru Nanak Dev

ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥

Jo Mar Janmae S Kach Nikach ||1||

Those who are subject to birth and death are totally false. ||1||

ਆਸਾ ਵਾਰ (ਮਃ ੧) (੨) ਸ. (੧) ੧:੧੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੯
Raag Asa Guru Nanak Dev

ਮਃ ੧ ॥

Ma 1 ||

First Mehl:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੩

ਵਡੀ ਵਡਿਆਈ ਜਾ ਵਡਾ ਨਾਉ ॥

Vaddee Vaddiaaee Jaa Vaddaa Naao ||

Great is His greatness, as great as His Name.

ਆਸਾ ਵਾਰ (ਮਃ ੧) (੨) ਸ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੧੦
Raag Asa Guru Nanak Dev

ਵਡੀ ਵਡਿਆਈ ਜਾ ਸਚੁ ਨਿਆਉ ॥

Vaddee Vaddiaaee Jaa Sach Niaao ||

Great is His greatness, as True is His justice.

ਆਸਾ ਵਾਰ (ਮਃ ੧) (੨) ਸ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੧੦
Raag Asa Guru Nanak Dev

ਵਡੀ ਵਡਿਆਈ ਜਾ ਨਿਹਚਲ ਥਾਉ ॥

Vaddee Vaddiaaee Jaa Nihachal Thhaao ||

Great is His greatness, as permanent as His Throne.

ਆਸਾ ਵਾਰ (ਮਃ ੧) (੨) ਸ. (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੧੦
Raag Asa Guru Nanak Dev

ਵਡੀ ਵਡਿਆਈ ਜਾਣੈ ਆਲਾਉ ॥

Vaddee Vaddiaaee Jaanai Aalao ||

Great is His greatness, as He knows our utterances.

ਆਸਾ ਵਾਰ (ਮਃ ੧) (੨) ਸ. (੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੧੧
Raag Asa Guru Nanak Dev

ਵਡੀ ਵਡਿਆਈ ਬੁਝੈ ਸਭਿ ਭਾਉ ॥

Vaddee Vaddiaaee Bujhai Sabh Bhaao ||

Great is His greatness, as He understands all our affections.

ਆਸਾ ਵਾਰ (ਮਃ ੧) (੨) ਸ. (੧) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੧੧
Raag Asa Guru Nanak Dev

ਵਡੀ ਵਡਿਆਈ ਜਾ ਪੁਛਿ ਨ ਦਾਤਿ ॥

Vaddee Vaddiaaee Jaa Pushh N Dhaath ||

Great is His greatness, as He gives without being asked.

ਆਸਾ ਵਾਰ (ਮਃ ੧) (੨) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੧

Raag Asa Guru Nanak Dev

ਵਡੀ ਵਡਿਆਈ ਜਾ ਆਪੇ ਆਪਿ ॥

Vaddee Vaddiaaee Jaa Aapae Aap ||

Great is His greatness, as He Himself is all-in-all.

ਆਸਾ ਵਾਰ (ਮਃ ੧) (੨) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੨

Raag Asa Guru Nanak Dev

ਨਾਨਕ ਕਾਰ ਨ ਕਥਨੀ ਜਾਇ ॥

Naanak Kaar N Kathhanee Jaae ||

O Nanak, His actions cannot be described.

ਆਸਾ ਵਾਰ (ਮਃ ੧) (੨) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੨

Raag Asa Guru Nanak Dev

ਕੀਤਾ ਕਰਣਾ ਸਰਬ ਰਜਾਇ ॥੨॥

Keethaa Karanaa Sarab Rajaae ||2||

Whatever He has done, or will do, is all by His Own Will. ||2||

ਆਸਾ ਵਾਰ (ਮਃ ੧) (੨) ਸ. (੧) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੨

Raag Asa Guru Nanak Dev

ਮਹਲਾ ੨ ॥

Mehalaa 2 ||

Second Mehl:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੩

ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥

Eihu Jag Sachai Kee Hai Kotharree Sachae Kaa Vich Vaas ||

This world is the room of the True Lord; within it is the dwelling of the True Lord.

ਆਸਾ ਵਾਰ (ਮਃ ੧) (੨) ਸ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੩

Raag Asa Guru Angad Dev

ਇਕਨ੍ਹਾ ਹੁਕਮਿ ਸਮਾਇ ਲਏ ਇਕਨ੍ਹਾ ਹੁਕਮੇ ਕਰੇ ਵਿਣਾਸੁ ॥

Eikanhaa Hukam Samaae Leae Eikanhaa Hukamae Karae Vinaas ||

By His Command, some are merged into Him, and some, by His Command, are destroyed.

ਆਸਾ ਵਾਰ (ਮਃ ੧) (੨) ਸ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੩ ਪੰ. ੧੩

Raag Asa Guru Angad Dev

ਇਕਨਾ ਭਾਣੈ ਕਢਿ ਲਏ ਇਕਨਾ ਮਾਇਆ ਵਿਚਿ ਨਿਵਾਸੁ ॥

Eikanhaa Bhaanai Kadt Leae Eikanhaa Maaeiaa Vich Nivaas ||

Some, by the Pleasure of His Will, are lifted up out of Maya, while others are made to dwell within it.

ਆਸਾ ਵਾਰ (ਮਃ ੧) (੨) ਸ. (੨) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੧੪

Raag Asa Guru Angad Dev

ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥

Eaev Bh Aakh N Jaapee J Kisai Aanae Raas ||

No one can say who will be rescued.

ਆਸਾ ਵਾਰ (ਮਃ ੧) (੨) ਸ. (੨) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੧੪

Raag Asa Guru Angad Dev

ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੩॥

Naanak Guramukh Jaaneeai Jaa Ko Aap Karae Paragaas ||3||

O Nanak, he alone is known as Gurmukh, unto whom the Lord reveals Himself. ||3||

ਆਸਾ ਵਾਰ (ਮਃ ੧) (੨) ਸ. (੨) ੩:੫ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੧੫

Raag Asa Guru Angad Dev

ਪਉੜੀ ॥

Pourree ||

Pauree:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੩

ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥

Naanak Jeea Oupaae Kai Likh Naavai Dharam Behaaliala ||

O Nanak, having created the souls, the Lord installed the Righteous Judge of Dharma to read and record their accounts.

ਆਸਾ ਵਾਰ (ਮਃ ੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੧੬

Raag Asa Guru Angad Dev

ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥

Outhhai Sachae Hee Sach Nibarraai Chun Vakh Kadtae Jajamaaliaa ||

There, only the Truth is judged true; the sinners are picked out and separated.

ਆਸਾ ਵਾਰ (ਮਃ ੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੧੬

Raag Asa Guru Angad Dev

ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈ ਦੋਜਕਿ ਚਾਲਿਆ ॥

Thhaao N Paaein Koorriaar Muh Kaalhai Dhojak Chaaliaa ||

The false find no place there, and they go to hell with their faces blackened.

ਆਸਾ ਵਾਰ (ਮਃ ੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੧੭

Raag Asa Guru Angad Dev

ਤੇਰੈ ਨਾਇ ਰਤੇ ਸੇ ਜਿਨਿ ਗਏ ਹਾਰਿ ਗਏ ਸਿ ਠਗਣ ਵਾਲਿਆ ॥

Thaerai Naae Rathae Sae Jin Geae Haar Geae S Thagan Vaaliaa ॥

Those who are imbued with Your Name win, while the cheaters lose.

ਆਸਾ ਵਾਰ (ਮਃ ੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੧੭

Raag Asa Guru Angad Dev

ਲਿਖਿ ਨਾਵੈ ਧਰਮੁ ਬਹਾਲਿਆ ॥੨॥

Likh Naavai Dharam Behaaliaa ॥2॥

The Lord installed the Righteous Judge of Dharma to read and record the accounts. ॥2॥

ਆਸਾ ਵਾਰ (ਮਃ ੧) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੧੮

Raag Asa Guru Angad Dev

ਸਲੋਕ ਮਃ ੧ ॥

Salok Ma 1 ॥

Shalok, First Mehl:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੩

ਵਿਸਮਾਦੁ ਨਾਦ ਵਿਸਮਾਦੁ ਵੇਦ ॥

Visamaadh Naadh Visamaadh Vaedh ॥

Wonderful is the sound current of the Naad, wonderful is the knowledge of the Vedas.

ਆਸਾ ਵਾਰ (ਮਃ ੧) (੩) ਸ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੧੮

Raag Asa Guru Nanak Dev

ਵਿਸਮਾਦੁ ਜੀਅ ਵਿਸਮਾਦੁ ਭੇਦ ॥

Visamaadh Jeea Visamaadh Bhaedh ॥

Wonderful are the beings, wonderful are the species.

ਆਸਾ ਵਾਰ (ਮਃ ੧) (੩) ਸ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੧੯

Raag Asa Guru Nanak Dev

ਵਿਸਮਾਦੁ ਰੂਪ ਵਿਸਮਾਦੁ ਰੰਗ ॥

Visamaadh Roop Visamaadh Rang ॥

Wonderful are the forms, wonderful are the colors.

ਆਸਾ ਵਾਰ (ਮਃ ੧) (੩) ਸ. (੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੧੯

Raag Asa Guru Nanak Dev

ਵਿਸਮਾਦੁ ਨਾਗੇ ਫਿਰਹਿ ਜੰਤ ॥

Visamaadh Naagae Firehi Janth ॥

Wonderful are the beings who wander around naked.

ਆਸਾ ਵਾਰ (ਮਃ ੧) (੩) ਸ. (੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੩ ਪੰ. ੧੯

Raag Asa Guru Nanak Dev